



May 22, 2023

To
The Department of Corporate Relations,
BSE Limited,
25th Floor, P.J. Tower,
Dalal Street,
Mumbai-400001

Scrip ID: OSIAJEE

Scrip Code: 540198

Subject: Newspaper publication of Audited financial results for the quarter and year ended March 31, 2023

Dear Sir/ Ma'am,

Pursuant to regulation 30 and other applicable provisions of the SEBI (Listing Obligations and Disclosure Requirements) Regulations, 2015, we are enclosing herewith copies of newspaper publication of extract of audited financial results for the quarter and year ended March 31, 2023 published in "Financial Express" and "Desh Sewak" dated May 21, 2023.

You are requested to take the same on record.

Thanking you,

Yours faithfully

For Osiajee Texfab Limited

Reema Saroya
Managing Director
DIN: 08292397

Encl.: as above

Osiajee Texfab Limited

CIN: L17299PB1995PLC055743

*Registered Office Address: 1043- 1043, Bahadurpur Gate Road, Near Maurya Palace, Hoshiarpur- 146001, Punjab, India
Contact No. +91-90565-53253 / E-Mail: csosiajee.textfab@gmail.com / Website: www.osiajeehdl.com*

Divi's Laboratories Limited

Regd. Office: 1-72/23(P)Divis/303, Divi Towers, Cyber Hills, Gachibowli, Hyderabad - 500 032.
Phone: +91 40 23786300 Fax: +91 40 23786460 email: mail@divisilabs.com
website: www.divisilabs.com CIN: L24110TG1990PLC011854

EXTRACT OF CONSOLIDATED AUDITED FINANCIAL RESULTS FOR THE QUARTER AND YEAR ENDED MARCH 31, 2023

| Particulars | For the Quarter ended 31.03.2023 | For the Year ended 31.03.2023 | For the Quarter ended 31.03.2022 |
|---|----------------------------------|-------------------------------|----------------------------------|
| | Audited | Audited | Audited |
| Total Revenue from operations | 195077 | 776751 | 251844 |
| Net Profit for the period/year (before Tax and Exceptional Items) | 46648 | 236863 | 107574 |
| Net Profit before tax for the period/year (after Exceptional Items) | 46648 | 236863 | 107574 |
| Net Profit after tax for the period/year (after Exceptional Items) | 32097 | 182338 | 89464 |
| Total Comprehensive Income for the period/year [Comprising Profit after tax for the period/year and Other comprehensive income after tax] | 32212 | 183532 | 89607 |
| Equity Share Capital | 5309 | 5309 | 5309 |
| Other Equity excluding revaluation reserves as shown in Audited balance sheet of previous year | | 1271400 | |
| Earnings Per Share (of ₹ 2/- each) (not annualised): Basic & Diluted (₹) | 12.09 | 68.69 | 33.70 |

Notes:
1. The above is an extract of the detailed format of Consolidated Audited Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Consolidated and Standalone Audited Financial Results are available on the Stock Exchanges Websites (www.bseindia.com and www.nseindia.com) and also available on the Company's website www.divisilabs.com.
2. The Company reports Consolidated Audited financial results on quarterly basis as per Regulation 33 of the SEBI (Listing Obligations and Disclosure Requirements) Regulations, 2015 as amended. The specified items of the Standalone Audited financial results of the Company for the quarter and year ended March 31, 2023 are given below:

| Particulars | For the Quarter ended 31.03.2023 | For the Year ended 31.03.2023 | For the Quarter ended 31.03.2022 |
|---------------------------------------|----------------------------------|-------------------------------|----------------------------------|
| | Audited | Audited | Audited |
| Total Revenue from operations | 190817 | 762530 | 249503 |
| Profit for the period/year before Tax | 46804 | 235410 | 106569 |
| Profit for the period/year after tax | 31879 | 180815 | 88296 |
| Total Comprehensive Income after tax | 31915 | 181048 | 88501 |

for Divi's Laboratories Limited
Place : Hyderabad
Date : May 20, 2023
Dr. Murali K. Divi
Managing Director

SHARE INDIA SECURITIES LIMITED

Registered Office: 1701-1703, 17th Floor, Dalal Street Commercial Co-operative Society Limited, Road 5E, Block-53, Zone 5, Gift City, Gandhinagar, Gujarat-382355. Tel: 0120-4910000. Website: www.shareindia.com. Email: vikas_cs@shareindia.com

EXTRACT OF AUDITED CONSOLIDATED FINANCIAL RESULTS FOR THE QUARTER AND FINANCIAL YEAR ENDED 31st MARCH, 2023

| S. No. | Particulars | Quarter Ended 31.03.2023 | Quarter Ended 31.03.2023 | Quarter Ended 31.03.2022 | Year Ended 31.03.2022 |
|--------|--|--------------------------|--------------------------|--------------------------|-----------------------|
| | | Audited | Audited | Audited | Audited |
| 1 | Total income from operations | 34,364.35 | 109,970.24 | 29,482.48 | 87,101.41 |
| 2 | Net Profit / (Loss) for the period (before tax, Exceptional and/or Extraordinary Items) | 13822.63 | 43,447.58 | 10,054.40 | 27,244.44 |
| 3 | Net Profit / (Loss) for the period before tax (after Exceptional and/or Extraordinary Items) | 13822.63 | 43,594.08 | 10,054.40 | 26,544.98 |
| 4 | Net Profit / (Loss) for the period after tax (after Exceptional and/or Extraordinary Items) | 10688.78 | 33,065.71 | 7,602.36 | 20,183.79 |
| 5 | Total Comprehensive Income for the period (Comprising Profit / (Loss) for the period (after tax) and other Comprehensive Income (after tax)) | 10476.46 | 33,073.67 | 7,557.14 | 20,009.15 |
| 6 | Paid up Equity Share Capital (Face Value Rs 10/-) | 3254.47 | 3,254.47 | 3,190.66 | 3,190.66 |
| 7 | Other Equity | | 98,595.93 | | 42,622.85 |
| 8 | Earning Per Share (of Rs 10/- each) (for continuing and discontinued operations) (Basic)* | | | | |
| | EPS before Exceptional Items | 33.09 | 102.27 | 23.63 | 64.92 |
| | EPS after Exceptional Items | 33.09 | 102.68 | 23.63 | 62.74 |
| 9 | Earning Per Share (of Rs 10/- each) (for continuing and discontinued operations) (Diluted)* | | | | |
| | EPS before Exceptional Items | 28.77 | 88.88 | 20.53 | 56.40 |
| | EPS after Exceptional Items | 28.77 | 89.23 | 20.53 | 54.52 |

*Basic and diluted earnings / (loss) per share for all the previous year periods / year have been retrospectively adjusted for the bonus elements in respect of right issue and ESOP made during the year ended March 31, 2023.
Notes: (1) The above is an extract of the detailed format of result for Quarter and Financial Year ended on 31st March, 2023 filed with stock exchange under Regulation 33 of the SEBI (Listing Obligations and Disclosure Requirements) Regulations, 2015. The full format of the said results are available on the website of BSE at www.bseindia.com and NSE at www.nseindia.com as well as on the Company's website at www.shareindia.com. (2) The key information of Standalone Financial Results for the Quarter and Financial Year ended 31st March, 2023 are as follows:

| Particulars | Quarter Ended 31.03.2023 | Quarter Ended 31.03.2023 | Quarter Ended 31.03.2022 | Year Ended 31.03.2022 |
|-------------------|--------------------------|--------------------------|--------------------------|-----------------------|
| | Turnover | 26,064.402 | 81,982.24 | 23,254.58 |
| Profit Before Tax | 10,932.62 | 29,954.26 | 7,468.53 | 20,222.17 |
| Profit after tax | 8,593.25 | 22,901.77 | 5,668.95 | 15,659.75 |

(3) Amount of exceptional item of Rs 146.50 lakhs for the year ended March 31, 2023 represents the gain arising on the sale of its entire stake in Share India Commodity Brokers Private Limited (Erstwhile Associate company). The sale was effective w.e.f. December 19, 2022.
By Order of the Board
For Share India Securities Limited (Sd/-)
Sachin Gupta
CEO & Whole-Time Director
Place : Noida
Date : 19.05.2023
DIN: 00006070

VARDHMAN VARDHMAN HOLDINGS LIMITED

Regd. Office : Chandigarh Road, Ludhiana-141010
Corporate Identity Number (CIN): L17111PB1962PLC002463, PAN: AABCV8088P
Website: www.vardhman.com Email: secretarial.lud@vardhman.com

Consolidated Audited Financial Results for the quarter and year ended March 31, 2023

| Sr. No. | Particulars | Quarter Ended March 31, 2023 | Quarter Ended Dec. 31, 2022 | Quarter Ended March 31, 2022 | Year Ended March 31, 2023 | Year Ended March 31, 2022 |
|---------|--|------------------------------|-----------------------------|------------------------------|---------------------------|---------------------------|
| | | Unaudited (Refer note 2) | Unaudited | Unaudited (Refer note 2) | Audited | Audited |
| 1 | Total Income from Operations | (4.94) | 4.94 | 6.92 | 7.77 | 34.94 |
| 2 | Net Profit/(Loss) for the period (before Tax, Share of Profit/(Loss) of Associates and Exceptional Items) | (6.60) | 4.16 | 6.05 | 3.39 | 31.87 |
| 3 | Net Profit/(Loss) for the period before tax, Share of Profit/(Loss) of Associates (after Exceptional items) | (6.60) | 4.16 | 6.05 | 3.39 | 31.87 |
| 4 | Net Profit/(Loss) for the period after tax, Share of Profit/(Loss) of Associates (after Exceptional items) | 40.81 | 33.10 | 93.74 | 228.43 | 429.09 |
| 5 | Total Comprehensive Income/ (Expenditure) for the period (Comprising Profit/(Loss) for the period (after tax) and Other Comprehensive Income/ (Expenditure) (after tax)) | 82.44 | 63.12 | 82.08 | 306.46 | 472.65 |
| 6 | Paid up Equity Share Capital | 3.19 | 3.19 | 3.19 | 3.19 | 3.19 |
| 7 | Reserves (excluding Revaluation Reserve & Non controlling interest) | | | 3,096.40 | 2,773.64 | |
| 8 | Earnings Per Share (of Rs. 10/- each) (in Rs.) (not annualized): | | | | | |
| | (a) Basic | 127.89 | 103.68 | 293.71 | 715.75 | 1,344.43 |
| | (b) Diluted | 127.89 | 103.68 | 293.71 | 715.75 | 1,344.43 |

NOTES:
1. The above is an extract of the detailed format of quarterly and yearly financial Results filed with the Stock Exchanges under Regulation 33 of SEBI (Listing Obligations and Disclosure Requirements) Regulations, 2015. The full format of the quarterly and yearly financial Results are available on the Stock Exchanges websites i.e. www.bseindia.com and www.nseindia.com and also on website of the company www.vardhman.com.
2. The figures for the quarter ended March 31, 2023 and March 31, 2022 are the balancing figures between audited figures in respect of the full financial year and the published year to date figures upto December 31, 2022 and December 31, 2021 respectively which were subject to limited review by statutory auditors.
3. The Board of directors has recommended a dividend of Rs. 5/- per share on fully paid up equity shares of the company.
4. Financial results of Vardhman Holdings Limited (Standalone Information):

| Sr. No. | Particulars | Quarter Ended March 31, 2023 | Quarter Ended Dec. 31, 2022 | Quarter Ended March 31, 2022 | Year Ended March 31, 2023 | Year Ended March 31, 2022 |
|---------|------------------------------|------------------------------|-----------------------------|------------------------------|---------------------------|---------------------------|
| | | Unaudited (Refer note 2) | Unaudited | Unaudited (Refer note 2) | Audited | Audited |
| 1 | Total income from operations | (4.94) | 4.94 | 6.92 | 7.77 | 116.83 |
| 2 | Profit before tax | (6.60) | 4.16 | 6.05 | 3.39 | 113.75 |
| 3 | Net Profit after tax | (4.38) | 4.01 | 3.71 | 6.90 | 83.36 |
| 4 | Total Comprehensive Income | 36.44 | 34.04 | (7.95) | 84.12 | 126.92 |

For Vardhman Holdings Limited (Sd/-)
Chairman & Managing Director
Place : Ludhiana
Date : 20.05.2023
(DIN: 00121737)

EMERALD COMMERCIAL LIMITED
CIN: L29299WB1983PLC036040
Regd. Off.: 18, Rabindra Sarani, Poddar Court Gate No. 4, 4th Floor, Room No. 4, Kolkata-700 001
Email Id: emerald.com@gmail.com

NOTICE
Notice is hereby given that Pursuant to Regulation 29 (1) (a) read with Regulation 47 (1) (a) of the SEBI (Listing Obligations and Disclosure Requirements) Regulations, 2015, (Listing Regulations) a meeting of the Board of Directors of EMERALD COMMERCIAL LIMITED will be held at the registered office of the Company on Saturday, 27th May, 2023 at 03.30P.M. inter alia, to consider and approve Audited Financial Results of the Company for the quarter/year ended March 31, 2023. In this connection, as informed earlier pursuant to "Company's Code of Conduct for Prohibition of Insider Trading" read with the SEBI (Prohibition of Insider Trading) Regulations, 2015, as amended, Trading Window for dealing in the securities of the Company shall remain closed upto 48 hours of declaration of the results of the company to the Stock Exchanges for all designated persons, their immediate relatives and all connected persons covered under the aforesaid code.
By Order of the Board
For Emerald Commercial Limited (Sd/-)
Shradha Jalan
Company Secretary
Place: Kolkata
Date: 20/05/2023
Mem. No- A44717

ARC FINANCE LIMITED
CIN: L51909WB1982PLC035283
Regd. Off.: 18, Rabindra Sarani, Poddar Court Gate No. 4, 4th Floor, Room No. 3, Kolkata-700 001
Email ID: arcfinanceindia@gmail.com

NOTICE
Notice is hereby given that pursuant to Regulation 47(1)(a) of the Securities and Exchange Board of India Listing Regulations, 2015, as amended, Trading Window for dealing in the securities of the Company shall remain closed upto 48 hours of declaration of the results of the company to the Stock Exchanges for all designated persons, their immediate relatives and all connected persons covered under the aforesaid code.
By Order of the Board
for ARC Finance Limited (Sd/-)
Rohit Jain
Company Secretary
M. No. 44371
Place: Kolkata
Date: 20/05/2023

SYMBIOX INVESTMENT & TRADING COMPANY LTD.
CIN NO. L65993WB1979PLC032012
Regd. Office : 221, RABINDRA SARANI, 3RD FLOOR, ROOM NO-1, KOLKATA-700001
Email ID: symbioxinvestment10@gmail.com

NOTICE
Notice is hereby given that pursuant to Regulation 29 of the Securities and Exchange Board of India Listing Regulations, 2015 a meeting of the Board of Directors of Symbiox Investment & Trading Company Ltd. will be held at the registered office of the Company on Monday, 29th May, 2023 at 4:30 P.M. to approve the Audited Financial Results for the quarter and Year ended on 31st March, 2023. In this connection, as informed earlier pursuant to "Company's Code of Conduct for Prohibition of Insider Trading" read with the SEBI (Prohibition of Insider Trading) Regulations, 2015, as amended, Trading Window for dealing in the securities of the Company shall remain closed upto 48 hours of declaration of the results of the company to the Stock Exchanges for all designated persons, their immediate relatives and all connected persons covered under the aforesaid code.
By Order of the Board
For Symbiox Investment and Trading Co. Ltd. (Sd/-)
Samit Ray
Director
Place: Kolkata
Date: 20/05/2023
DIN No. 08406285

FORM A PUBLIC ANNOUNCEMENT (Under Regulation 6 of the Insolvency and Bankruptcy Board of India (Insolvency Resolution Process for Corporate Persons) Regulations, 2016) FOR THE ATTENTION OF THE CREDITORS OF UNITED NEWS OF INDIA

| RELEVANT PARTICULARS | |
|--|--|
| 1 Name of corporate debtor | UNITED NEWS OF INDIA |
| 2 Date of incorporation of corporate debtor | 19/12/1959 |
| 3 Authority under which corporate debtor is incorporated / registered | R.O.C. Delhi |
| 4 Corporate Identity No. / Limited Liability Identification No. of corporate debtor | U92200DL1959NPL003169 |
| 5 Address of the registered office and principal office (if any) of corporate debtor | Registered Office: 9 Rafi Marg, New Delhi-110001 |
| 6 Insolvency commencement date in respect of corporate debtor | 19 May 2023 |
| 7 Estimated date of closure of insolvency resolution process | 15 November 2023 |
| 8 Name and registration number of the insolvency professional acting as interim resolution professional | Name: Pooja Bahry IP Regn. No. IBB/PA-003/IP-N00007/2016-2017/10063 |
| 9 Address and e-mail of the interim resolution professional, as registered with the Board | Address: 59/27, Prabhat Road, New Rohtak Road, New Delhi-110005 Email: pujabahry@yahoo.com |
| 10 Address and e-mail to be used for correspondence with the interim resolution professional | Address: 59/27, Prabhat Road, New Rohtak Road, New Delhi-110005 Email: crp.unitednewsindia@gmail.com pujabahry@yahoo.com |
| 11 Last date for submission of claims | 2 June 2023 |
| 12 Classes of creditors, if any, under clause (b) of sub-section (6A) of section 21, ascertained by the interim resolution professional | Not applicable as per the information available with the IRP |
| 13 Names of Insolvency Professionals identified to act as Authorised Representative of creditors in a class (Three names for each class) | Not applicable as per the information available with the IRP |
| 14 (a) Relevant Forms and (b) Details of authorized representatives are available at: | Web link: https://lbt.gov.in/en/home/downloads Physical Address: Not Applicable |

Notice is hereby given that the National Company Law Tribunal New Delhi Bench II has ordered the commencement of a Corporate Insolvency Resolution Process of the UNITED NEWS OF INDIA on 19 May 2023. The creditors of UNITED NEWS OF INDIA are hereby called upon to submit their claims with proof on or before 2 June 2023 to the Interim Resolution Professional at the address mentioned against entry No. 10.
The financial creditors shall submit their claims with proof by electronic means only. All other creditors may submit the claims with proof in person, by post or by electronic means. Submission of false or misleading proofs of claim shall attract penalties.
Name and Signature of Interim Resolution Professional:
POOJA BAHRY
INTERIM RESOLUTION PROFESSIONAL,
IP Registration no.: IBB/PA-003/IP-N00007/2016-2017/10063;
AFA No AA3/10063/02/121223/300816 Valid till 12/12/2023
Address: 59/27 Prabhat Road, New Rohtak Road, New Delhi-110005
Ph: 9811071716
Email: crp.unitednewsindia@gmail.com, pujabahry@yahoo.com
Date and Place: 21 May 2023 at New Delhi

STAR CEMENT LIMITED

CIN : L26942ML2001PLC006663
Regd. Office : Vill.: Lumshnong, PO: Khaliehriat, Dist. East Jaintia Hills, Meghalaya - 793210
Phone: 033-24015555

Email: investors@starcement.co.in; website: www.starcement.co.in
Extract of Audited Financial Results for the Quarter / Year ended 31st March, 2023

| Particulars | STANDALONE | | | | CONSOLIDATED | | | | |
|--|---|------------------------------------|---|-------------------------------|---|------------------------------------|---|-------------------------------|-------------------------------|
| | Quarter ended 31.03.2023 Audited (Refer Note 6) | Quarter ended 31.12.2022 Unaudited | Quarter ended 31.03.2022 Audited (Refer Note 6) | Year ended 31.03.2023 Audited | Quarter ended 31.03.2023 Audited (Refer Note 6) | Quarter ended 31.12.2022 Unaudited | Quarter ended 31.03.2022 Audited (Refer Note 6) | Year ended 31.03.2023 Audited | Year ended 31.03.2022 Audited |
| Total Income from Operations | 83,117.28 | 62,978.32 | 74,213.38 | 2,73,120.85 | 2,21,913.06 | 83,778.25 | 63,127.14 | 75,843.00 | 2,75,692.95 |
| Net Profit/(Loss) for the period (before tax, exceptional items and/or Extraordinary items) | 10,001.42 | 4,729.59 | 6,948.45 | 24,884.16 | 17,037.53 | 14,268.94 | 8,277.01 | 8,505.78 | 37,966.75 |
| Net Profit/(Loss) for the period (before tax, after exceptional items and/or Extraordinary items) | 10,001.42 | 4,729.59 | 6,948.45 | 24,884.16 | 17,037.53 | 14,268.94 | 8,277.01 | 8,505.78 | 37,966.75 |
| Net Profit/(Loss) for the period (after tax, exceptional items and/or Extraordinary items) | 6,884.78 | 3,030.44 | 7,533.97 | 16,402.05 | 17,632.18 | 9,611.74 | 5,287.43 | 8,842.46 | 24,760.41 |
| Total Comprehensive Income for the period (comprising profit/(loss) for the period after tax and other comprehensive income after tax) | 6,930.47 | 3,025.52 | 7,531.30 | 16,432.99 | 17,634.51 | 9,672.78 | 5,280.53 | 8,846.99 | 24,794.17 |
| Paid up Equity Share Capital (Face Value of ₹ 1/- each) | 4,041.80 | 4,041.80 | 4,041.80 | 4,041.80 | 4,041.80 | 4,041.80 | 4,041.80 | 4,041.80 | 4,041.80 |
| Earnings Per Share (of ₹ 1/- each) (Not annualised) | | | | | | | | | |
| - Basic (₹) | 1.70 | 0.75 | 1.86 | 4.06 | 4.32 | 2.38 | 1.31 | 2.19 | 6.13 |
| - Diluted (₹) | 1.70 | 0.75 | 1.86 | 4.06 | 4.32 | 2.38 | 1.31 | 2.19 | 6.04 |

NOTES TO FINANCIAL RESULTS:
1. The above financial results were reviewed by the Audit Committee and approved by Board of Directors at their respective meeting held on 19th May, 2023. The same has been audited by the Statutory Auditors of the Company who have expressed an unmodified opinion thereon and filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the quarterly and yearly financial results are available on the Stock Exchange websites - www.nseindia.com and www.bseindia.com and also on the Company's website - www.starcement.co.in.
2. The consolidated results include results of its subsidiaries Star Cement Meghalaya Limited (SCML), Megha Technical & Engineers Private Limited (MTEPL), Meghalaya Power Limited (MPL), NE Hills Hydro Ltd. (NEHL), Star Century Global Cement Private Limited (SCGCL), Star Cement (I) Limited (SCI) (formerly known as Star Cement Lumshnong Limited) and Star Cement North East Limited (SCNEL). In the Board meetings held on 02nd February 2023, the respective Board of Directors of SCML, MTEPL, MPL and NEHL have approved a proposal of amalgamation of MTEPL, MPL & NEHL into SCML with effect from 01st April, 2023. Necessary actions by the respective companies for requisite approvals etc in this regard shall be taken in due course.
3. As reported earlier, the parent Company and its certain subsidiaries had received a demand notice dated 19th February, 2020 from Director of Mineral Resources, Meghalaya, for payment of royalty, MEPRF, VAT/GST for ₹ 25681.91 Lakhs (Parent Company's share 4,184.06 Lakhs) in pursuance to the National Green Tribunal (NGT) order dated 17-01-2020 for alleged illegal coal procurement. As the Companies involved did not purchase any illegal coal and complied with all disclosure requirements of the various Government departments and moreover since they were neither issued a show-cause nor any opportunity was given of being heard in the matter, the parent had preferred an appeal before the Hon'ble Supreme Court of India against the NGT Order. The Hon'ble Supreme Court in its order dated 02-05-2023 has set aside the order of the NGT and remanded back the same to NGT for its further consideration. Backed by the legal opinions, the management is sure that in every likelihood the demand is not tenable and accordingly, no provision has been made.
4. Income tax for earlier years includes ₹ 984.61 lakhs on account of recognition of MAT credit entitlement for earlier years.
5. The tax holiday period enjoyed by Company's Guwahati Grinding Unit and its subsidiary, Star Cement Meghalaya Limited (SCML) u/s 80IE of Income Tax Act, 1961 has ended in the financial year 2021-22 leading to an overall increase in the Group's tax expenditure.
6. The figures for the quarter ended 31st March 2023 and 31st March 2022 are arrived at as difference between audited figures in respect of the full financial year and the unaudited published figures upto nine months of the relevant financial year which were subjected to Limited Review by the Statutory Auditors.
7. Figures of the previous period/year have been regrouped and reclassified to conform to the classification of current period, wherever necessary.

By Order of the Board
For Star Cement Limited (Sd/-)
Sajjan Bhajanka
Chairman
Date: 19th May, 2023
Place: Kolkata

GOVERNMENT OF TAMILNADU
MUNICIPAL ADMINISTRATION AND WATER SUPPLY DEPARTMENT
THIRUVERKADU MUNICIPALITY THIRUVALUR DISTRICT
RE-TENDER NOTICE (TWO COVER SYSTEM) Dated: 18.05.2023

R.O.C.No.291 / 2023 / H1
Re-Tenders are invited under General Fund 2023-24 by the undersigned at his office upto 3.00 pm on 06.06.2023 for the following work and the same will be opened at 3.30 pm on the same day or any other day specified by the undersigned in the presence of tenders who are present. Tender Schedule can be downloaded from the website <http://www.tenders.gov.in> @ free of cost on or before 06.06.2023 upto 3.00 pm. The tender will be received on 06.06.2023 upto 3.00 pm on online only, the same will be opened at 3.30 pm on 06.06.2023 or any other day specified by the tender inviting authority. The EMD should be attached with the tenders in the form of DD payable at Chennai. For the tenders submitted through online, the EMD should be received prior to the time for receipt of tenders at designated place. Delay will not be accepted. Commissioner reserves right to accept, reject or cancel the tender without assign. Other details are available in the tender notice.

WORK DETAILS

| S. No | Name of the Work | No of Works | Total Estimate (Rs. in Lakhs) | Bid Security (% in Rs.) | Period of Completion |
|-------|---|-------------|-------------------------------|-------------------------|----------------------|
| 1 | Implementation of Solid Waste Management Activities through service provider/ agency Contractor in Thiruverkadu Municipal Areas | 1 | 751.43 | 1% on Estimate Value | 12 Months |

DIPR / 2073 / Tender / 2023
Commissioner, Thiruverkadu Municipality.

"IMPORTANT"
When care is taken prior to acceptance or advertising copy, it is not possible to verify its contents. The Indian Express (P) Limited cannot be held responsible for such contents, nor for any loss or damage incurred as a result of transactions with companies, associations or individuals advertising in its newspapers or Publications. We therefore recommend that readers make necessary inquiries before sending any monies or entering into any agreements with advertisers or otherwise acting on an advertisement in any manner whatsoever.

LAGNAM SPINTEX LIMITED
CIN: L17119RJ2010PLC032089
Registered Office: A-51-53, RICO Growth Centre Hamirgarh, Bhiwara-311001, Rajasthan, India.
Tel: +91 9461656067, Website: www.lagnamspintex.com, E-mail: rparashar@lagnam.com

Extract of Audited Financial Results for the Quarter and Year Ended 31st March, 2023

| S. No. | Particulars | Quarter ended | | Year Ended | |
|--------|-------------|---------------|------------|------------|------------|
| | | 31.03.2023 | 31.12.2022 | 31.03.2022 | 31.03.2023 |
| | | | | | |

